



ਇਸ ਸਫੇ ਉੱਤੇ

- [ਸਫਰ ਦੀਆਂ ਪਾਬੰਦੀਆਂ](#)
 - [ਆਸਟ੍ਰੇਲੀਆ ਦੀਆਂ ਯਾਤਰਾ ਪਾਬੰਦੀਆਂ ਤੋਂ ਛੋਟ ਲੈਣ ਲਈ ਬੇਨਤੀ ਕਰਨ ਬਾਰੇ ਤਾਜ਼ਾ ਜਾਣਕਾਰੀ](#)
 - [ਛੋਟ ਦੀਆਂ ਸ਼੍ਰੇਣੀਆਂ](#)
 - [ਵਿਅਕਤੀਗਤ ਛੋਟਾਂ](#)
 - [ਯਾਤਰਾ ਕਰਨ ਲਈ ਦਿਆਲਤਾ ਅਤੇ ਮਜ਼ਬੂਰੀ ਵਾਲੇ ਕਾਰਣ](#)
 - [ਛੋਟ ਲਈ ਔਨਲਾਈਨ ਅਰਜ਼ੀ ਦਿਓ](#)

ਸਫਰ ਦੀਆਂ ਪਾਬੰਦੀਆਂ

ਆਸਟ੍ਰੇਲੀਆ ਦੇ ਭਾਈਚਾਰੇ ਦੀ ਸਿਹਤ ਦੀ ਸੁਰੱਖਿਆ ਕਰਨ ਲਈ ਆਸਟ੍ਰੇਲੀਆ ਨੇ ਸਖਤ ਸਰਹੱਦੀ ਪਾਬੰਦੀਆਂ ਲਗਾਈਆਂ ਹਨ। ਇਸ ਵੇਲੇ ਆਸਟ੍ਰੇਲੀਆ ਆਉਣ ਅਤੇ ਇੱਥੋਂ ਜਾਣ ਲਈ ਬਹੁਤ ਸੀਮਤ ਉਡਾਣਾਂ ਉਪਲਬਧ ਹਨ ਅਤੇ ਤੁਸੀਂ ਸ਼ਾਇਦ ਇਸ ਸਮੇਂ ਸਫਰ ਕਰਨ ਦੇ ਯੋਗ ਨਹੀਂ ਹੋ ਸਕੋਗੇ। ਸਫਰ ਦੀਆਂ ਪਾਬੰਦੀਆਂ ਬਦਲਣਯੋਗ ਹਨ। ਕਿਰਪਾ ਕਰਕੇ ਬਾਕਾਇਦਾ ਵਾਪਸ ਪਤਾ ਕਰਦੇ ਰਹੋ। ਵੇਖੋ: [ਰਾਸ਼ਟਰੀ ਕੈਬਨਿਟ ਮੀਡੀਆ ਬਿਆਨ](#)।

ਆਸਟ੍ਰੇਲੀਆ ਦੇ ਨਾਗਰਿਕਾਂ ਦੇ ਸਮੇਤ, ਆਸਟ੍ਰੇਲੀਆ ਵਿੱਚ ਪਹੁੰਚਣ ਵਾਲੇ ਸਾਰੇ ਯਾਤਰੀਆਂ ਨੂੰ, ਉਹਨਾਂ ਦੀ ਪਹੁੰਚਣ ਵਾਲੀ ਜਗ੍ਹਾ ਜਿਵੇਂ ਕਿ ਹੋਟਲ ਵਿੱਚ ਲਾਜ਼ਮੀ 14 ਦਿਨਾਂ ਲਈ ਦੂਸਰਿਆਂ ਤੋਂ ਪਰ੍ਹੇ ਇਕ ਮਿਥੀ ਹੋਈ ਸਹੂਲਤ ਵਿੱਚ ਰਹਿਣਾ ਪਵੇਗਾ। ਵੇਖੋ [ਯਾਤਰੀਆਂ ਵਾਸਤੇ ਕੋਰੋਨਾਵਾਇਰਸ \(COVID-19\) ਸਲਾਹ](#)। ਤੁਹਾਨੂੰ ਦੂਸਰਿਆਂ ਤੋਂ ਪਰ੍ਹੇ ਰਹਿਣ ਦੀਆਂ ਲਾਗਤਾਂ ਦਾ ਭੁਗਤਾਨ ਕਰਨ ਲਈ ਕਿਹਾ ਜਾ ਸਕਦਾ ਹੈ। ਦੂਸਰਿਆਂ ਤੋਂ ਪਰ੍ਹੇ ਰਹਿਣ ਦੀਆਂ ਜ਼ਰੂਰਤਾਂ ਬਾਰੇ ਵਧੇਰੇ ਪਤਾ ਕਰਨ ਲਈ ਸਬੰਧਿਤ [ਰਾਜ ਜਾਂ ਕੇਂਦਰੀ ਪ੍ਰਦੇਸ਼ ਸਰਕਾਰ ਦੇ ਸਿਹਤ ਵਿਭਾਗ](#) ਨਾਲ ਸੰਪਰਕ ਕਰੋ।

ਤੁਸੀਂ ਆਸਟ੍ਰੇਲੀਆ ਨਹੀਂ ਆ ਸਕਦੇ ਜਦ ਤੱਕ ਕਿ ਤੁਸੀਂ ਕਿਸੇ ਛੋਟ ਵਾਲੀ ਸ਼੍ਰੇਣੀ ਵਿੱਚ ਹੋ ਜਾਂ ਤੁਹਾਨੂੰ ਵਰਤਮਾਨ ਯਾਤਰਾ ਪਾਬੰਦੀਆਂ ਵਾਸਤੇ ਵਿਅਕਤੀਗਤ ਛੋਟ ਦਿੱਤੀ ਗਈ ਹੈ।

ਆਸਟ੍ਰੇਲੀਆ ਦੀਆਂ ਯਾਤਰਾ ਪਾਬੰਦੀਆਂ ਤੋਂ ਛੋਟ ਲੈਣ ਲਈ ਬੇਨਤੀ ਕਰਨ ਬਾਰੇ ਤਾਜ਼ਾ ਜਾਣਕਾਰੀ

ਇਸ ਸੇਵਾ ਲਈ ਤਿਆਰ ਕੀਤੇ ਨਵੇਂ ਡਿਜੀਟਲ ਪਲੇਟਫਾਰਮ ਨਾਲ ਅਸੀਂ ਤੁਹਾਡੀ ਯਾਤਰਾ ਵਾਸਤੇ ਛੋਟ ਦੀ ਬੇਨਤੀ ਨੂੰ ਜਮ੍ਹਾਂ ਕਰਵਾਉਣਾ ਅਤੇ ਇਸਨੂੰ ਟ੍ਰੈਕ ਕਰਨਾ ਵਧੇਰੇ ਸੌਖਾ ਬਣਾ ਰਹੇ ਹਾਂ। ਯਾਤਰਾ ਦੀ ਪਾਬੰਦੀ ਤੋਂ ਛੋਟ ਵਾਲਾ ਨਵਾਂ ਪੋਰਟਲ ਕਈ ਤਰ੍ਹਾਂ ਦੇ ਫਾਇਦੇ ਪ੍ਰਦਾਨ ਕਰਦਾ ਹੈ, ਜਿੰਨ੍ਹਾਂ ਵਿੱਚ ਸ਼ਾਮਲ ਹਨ:

- ਵਰਤਣ ਵਾਲੇ ਦੇ ਹਿਸਾਬ ਨਾਲ ਕੰਮ-ਕਾਜ
- ਤੁਹਾਡੀ ਬੇਨਤੀ ਨੂੰ ਤੁਰੰਤ ਸਵੀਕਾਰ ਕਰਕੇ ਵਾਪਸ ਦੱਸਣਾ
- ਸਹਾਇਕ ਦਸਤਾਵੇਜ਼ਾਂ ਨੂੰ ਆਸਾਨੀ ਨਾਲ ਨੱਥੀ ਕੀਤਾ ਅਤੇ ਨਵਿਆਇਆ ਜਾ ਸਕਦਾ ਹੈ
- ਸਮੂਹਿਕ ਅਤੇ ਪਰਿਵਾਰਕ ਬੇਨਤੀਆਂ ਨੂੰ ਇਕ ਦੂਸਰੇ ਨਾਲ ਜੋੜਿਆ ਜਾ ਸਕਦਾ ਹੈ
- ਤੁਸੀਂ ਆਪਣੀ ਬੇਨਤੀ ਦੀ ਹੋ ਰਹੀ ਤਰੱਕੀ ਦਾ ਪਤਾ ਰੱਖ ਸਕਦੇ ਹੋ
- ਜਦੋਂ ਕੋਈ ਫੈਸਲਾ ਕੀਤਾ ਜਾਂਦਾ ਹੈ ਤਾਂ ਇਸਦੀ ਤੁਰੰਤ ਸੂਚਨਾ।

ਜੇ ਤੁਸੀਂ ਸ਼ੁੱਕਰਵਾਰ 17 ਜੁਲਾਈ 2020 ਨੂੰ ਨਵਾਂ ਪੋਰਟਲ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਅਰਜ਼ੀ ਜਮ੍ਹਾਂ ਕਰਵਾ ਦਿੱਤੀ ਹੈ, ਤਾਂ ਅਸੀਂ ਆਸਟ੍ਰੇਲੀਆ ਦੇ ਪੂਰਬੀ ਮਿਆਰੀ ਸਮੇਂ ਅਨੁਸਾਰ ਸ਼ੁੱਕਰਵਾਰ 31 ਜੁਲਾਈ 2020 ਸ਼ਾਮ 5 ਵਜੇ ਤੱਕ ਤੁਹਾਡੀ ਬੇਨਤੀ ਬਾਰੇ ਫੈਸਲਾ ਲੈ ਲਵਾਂਗੇ। ਜੇ ਤੁਸੀਂ ਬੇਨਤੀ 17 ਜੁਲਾਈ 2020 ਤੋਂ ਪਹਿਲਾਂ ਜਮ੍ਹਾਂ ਕਰਵਾਈ ਸੀ, ਅਤੇ ਤੁਹਾਨੂੰ ਸਾਡੇ ਕੋਲੋਂ ਕੋਈ ਸੁਨੇਹਾ ਨਹੀਂ ਮਿਲਿਆ, ਤਾਂ ਕਿਰਪਾ ਕਰਕੇ ਇੱਕ ਹੋਰ ਬੇਨਤੀ ਜਮ੍ਹਾਂ ਕਰਵਾਓ ਅਤੇ ਅਸੀਂ ਤੁਹਾਡੀ ਅਰਜ਼ੀ ਬਾਰੇ ਤੁਹਾਡੇ ਨਾਲ ਸੰਪਰਕ ਕਰਾਂਗੇ।

[ਯਾਤਰਾ ਵਿੱਚ ਛੋਟ ਲਈ ਅਰਜ਼ੀ ਦਿਓ](#)

ਛੋਟ ਦੀਆਂ ਸ਼੍ਰੇਣੀਆਂ

ਤੁਸੀਂ ਆਪਣੇ ਆਪ ਯਾਤਰਾ ਦੀਆਂ ਪਾਬੰਦੀਆਂ ਤੋਂ ਬਾਹਰ ਹੋ ਅਤੇ ਆਸਟ੍ਰੇਲੀਆ ਵਿੱਚ ਦਾਖਲ ਹੋ ਸਕਦੇ ਹੋ (ਵਿਅਕਤੀਗਤ ਛੋਟ ਪ੍ਰਾਪਤ ਕੀਤੇ ਬਿਨਾਂ) ਜੇ ਤੁਸੀਂ ਇਹ ਹੋ:

- [ਆਸਟ੍ਰੇਲੀਆ ਦੇ ਨਾਗਰਿਕ](#)
- [ਆਸਟ੍ਰੇਲੀਆ ਦੇ ਸਥਾਈ ਵਸਨੀਕ](#)
- [ਆਸਟ੍ਰੇਲੀਆ ਦੇ ਨਾਗਰਿਕ ਜਾਂ ਪੱਕੇ ਵਸਨੀਕ ਦੇ ਨੇੜਲੇ ਪਰਿਵਾਰ ਦਾ ਜੀਅ](#)
- [ਨਿਊਜ਼ੀਲੈਂਡ ਨਾਗਰਿਕ ਜੋ ਆਮ ਤੌਰ ਤੇ ਆਸਟ੍ਰੇਲੀਆ ਵਿੱਚ ਰਹਿੰਦਾ ਹੈ](#) ਅਤੇ ਉਹਨਾਂ ਦੇ ਨੇੜਲੇ ਪਰਿਵਾਰ ਦੇ ਜੀਅ
- ਡਿਪਲੋਮੈਟ ਜੋ ਆਸਟ੍ਰੇਲੀਆ ਤੋਂ ਮਾਨਤਾ ਪ੍ਰਾਪਤ ਹੈ (ਉਸ ਕੋਲ ਉਪ-ਸ਼੍ਰੇਣੀ 995 ਵੀਜ਼ਾ ਹੈ)

- [ਯਾਤਰੀ ਜੋ 72 ਘੰਟਿਆਂ ਜਾਂ ਇਸ ਤੋਂ ਘੱਟ ਸਮੇਂ ਲਈ ਆਸਟ੍ਰੇਲੀਆ ਦੇ ਵਿੱਚੋਂ ਲੰਘ ਰਿਹਾ ਹੈ](#)
- [ਏਅਰਲਾਈਨ ਦੇ ਕਰਮਚਾਰੀ](#)
- ਸਮੁੰਦਰੀ ਪਾਇਲਟਾਂ ਦੇ ਸਮੇਤ ਸਮੁੰਦਰੀ ਜਹਾਜ਼ ਦੇ ਕਰਮਚਾਰੀ।
- ਸਰਕਾਰ ਵੱਲੋਂ ਮਨਜ਼ੂਰਸ਼ੁਦਾ ਮੌਸਮੀ ਕਾਮਿਆ ਦੇ ਪ੍ਰੋਗਰਾਮ ਜਾਂ ਪੈਸੇਫਿਕ ਲੇਬਰ ਸਕੀਮ ਦੇ ਅਧੀਨ ਭਰਤੀ ਕੀਤੇ ਲੋਕ

ਤੁਹਾਨੂੰ ਇਹ ਸਬੂਤ ਕੋਲ ਰੱਖਣ ਦੀ ਲੋੜ ਹੈ ਕਿ ਯਾਤਰਾ ਕਰਦੇ ਸਮੇਂ ਤੁਸੀਂ ਉੱਪਰ ਦਿੱਤੀਆਂ ਸ਼੍ਰੇਣੀਆਂ ਵਿੱਚੋਂ ਕਿਸੇ ਇੱਕ ਨੂੰ ਪੂਰਾ ਕਰਦੇ ਹੋ। ਵਾਧੂ ਸਬੂਤਾਂ ਲਈ ਬੇਨਤੀ ਕੀਤੀ ਜਾ ਸਕਦੀ ਹੈ।

ਵਿਅਕਤੀਗਤ ਛੋਟਾਂ

ਆਸਟ੍ਰੇਲੀਆ ਦੀ ਬਾਰਡਰ ਫੋਰਸ ਦਾ ਕਮਿਸ਼ਨਰ ਤੁਹਾਨੂੰ ਵਿਅਕਤੀਗਤ ਛੋਟ ਦੇ ਸਕਦਾ ਹੈ, ਜੇ ਤੁਸੀਂ ਹੋ:

- COVID-19 ਪ੍ਰਤੀਕਿਰਿਆ ਵਿੱਚ ਸਹਾਇਤਾ ਕਰਨ ਦੇ ਮਕਸਦ ਵਾਸਤੇ ਆਸਟ੍ਰੇਲੀਆ ਦੀ ਸਰਕਾਰ ਜਾਂ ਕਿਸੇ ਰਾਜ ਜਾਂ ਕੇਂਦਰੀ ਪ੍ਰਦੇਸ਼ ਦੇ ਸਰਕਾਰੀ ਅਦਾਰੇ ਦੇ ਸੱਦੇ ਉੱਤੇ ਯਾਤਰਾ ਕਰਨ ਵਾਲਾ ਕੋਈ ਗੈਰ-ਨਾਗਰਿਕ
- ਅਹਿਮ ਜਾਂ ਮਾਹਿਰ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਹੋ, ਜਿਸ ਵਿੱਚ ਹਵਾਈ ਐਂਬੂਲੈਂਸ, ਡਾਕਟਰੀ ਕਾਰਵਾਂ ਕਰਕੇ ਬਾਹਰ ਕੱਢਣਾ ਅਤੇ ਗੰਭੀਰ ਡਾਕਟਰੀ ਸਮਾਨ ਨੂੰ ਪਹੁੰਚਾਉਣਾ ਸ਼ਾਮਲ ਹਨ
- ਗੈਰ-ਨਾਗਰਿਕ ਜਿਸ ਕੋਲ [ਅਹਿਮ ਹੁਨਰ](#) ਹਨ ਜਾਂ ਆਸਟ੍ਰੇਲੀਆ ਵਿੱਚ ਕਿਸੇ ਨਾਜ਼ੁਕ ਖੇਤਰ ਵਿੱਚ ਕੰਮ ਕਰਦਾ ਹੈ
- ਗੈਰ-ਨਾਗਰਿਕ ਜਿਸ ਦਾ ਦਾਖਲਾ ਕਿਸੇ ਹੋਰ ਤਰੀਕੇ ਨਾਲ ਕੋਮੀ ਹਿੱਤ ਵਿੱਚ ਹੋਵੇਗਾ, ਜਿਸ ਦਾ ਸਮਰਥਨ ਆਸਟ੍ਰੇਲੀਆ ਦੀ ਸਰਕਾਰ ਜਾਂ ਕਿਸੇ ਰਾਜ ਜਾਂ ਕੇਂਦਰੀ ਪ੍ਰਦੇਸ਼ ਦੇ ਸਰਕਾਰੀ ਅਦਾਰੇ ਦੁਆਰਾ ਕੀਤਾ ਜਾਂਦਾ ਹੈ
- ਫੌਜੀ ਕਰਮਚਾਰੀ, ਜਿੰਨ੍ਹਾਂ ਵਿੱਚ ਉਹ ਲੋਕ ਸ਼ਾਮਲ ਹਨ ਜੋ ਫੌਜੀ ਸਮਝੌਤੇ, ਰਾਸ਼ਟਰ-ਮੰਡਲ ਫੌਜੀ ਬਲ, ਏਸ਼ੀਆ ਪ੍ਰਸ਼ਾਂਤ ਬਲਾਂ ਅਤੇ ਹਥਿਆਰਬੰਦ ਬਲਾਂ ਦੇ ਸਮਝੌਤੇ ਦਾ ਹਿੱਸਾ ਹਨ
- ਦਿਆਲਤਾ ਅਤੇ ਮਜ਼ਬੂਰੀ ਵਾਲੇ ਕਾਰਵਾਂ ਕਰਕੇ ਯਾਤਰਾ ਕਰਨ ਵਾਲੇ ਹੋ।

ਯਾਤਰਾ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਲਾਜ਼ਮੀ ਤੌਰ ਤੇ ਆਸਟ੍ਰੇਲੀਆ ਦੀਆਂ ਯਾਤਰਾ ਪਾਬੰਦੀਆਂ ਵਾਸਤੇ ਛੋਟ ਅਤੇ ਵੀਜ਼ਾ ਹੋਣਾ ਚਾਹੀਦਾ ਹੈ। ਤੁਸੀਂ ਐਨਲਾਈਨ ਛੋਟ ਦੀ ਬੇਨਤੀ ਕਰ ਸਕਦੇ ਹੋ ਅਤੇ ਆਪਣੇ ਦਾਅਵਿਆਂ ਦਾ ਸਮਰਥਨ ਕਰਨ ਲਈ ਉਚਿਤ ਸਬੂਤ ਪ੍ਰਦਾਨ ਕਰਾਉਣਾ ਲਾਜ਼ਮੀ ਹੈ। ਜੇ ਕਾਫੀ ਸਬੂਤ ਪ੍ਰਦਾਨ ਨਹੀਂ ਕੀਤੇ ਜਾਂਦੇ ਹਨ ਤਾਂ ਬੇਨਤੀਆਂ ਉਪਰ ਬਿਨਾਂ ਕੋਈ ਹੋਰ ਵਿਚਾਰ ਕਰਨ ਦੇ ਅੰਤਮ ਫੈਸਲਾ ਲਿਆ ਜਾ ਸਕਦਾ ਹੈ। ਸਾਰੇ ਦਸਤਾਵੇਜ਼ਾਂ ਦਾ ਅੰਗਰੇਜ਼ੀ ਵਿੱਚ ਸਰਕਾਰੀ ਤੌਰ ਤੇ ਅਨੁਵਾਦ ਕੀਤੇ ਜਾਣ ਦੀ ਲੋੜ ਹੈ।

ਤੁਹਾਨੂੰ ਛੋਟ ਦੀ ਅਰਜ਼ੀ ਆਪਣੇ ਯੋਜਨਾਬੱਧ ਸਫਰ ਤੋਂ ਘੱਟੋ ਘੱਟ ਦੋ ਹਫ਼ਤੇ ਪਹਿਲਾਂ ਪਾਉਣ ਦੀ ਲੋੜ ਹੈ, ਪਰ ਤਿੰਨ ਮਹੀਨਿਆਂ ਤੋਂ ਜ਼ਿਆਦਾ ਪਹਿਲਾਂ ਨਹੀਂ।

ਤੁਹਾਡੀ ਬੇਨਤੀ ਵਿੱਚ ਲਾਜ਼ਮੀ ਇਹ ਸ਼ਾਮਲ ਹੋਣੇ ਚਾਹੀਦੇ ਹਨ:

- ਯਾਤਰੀ ਦੇ ਵੇਰਵੇ: ਨਾਮ, ਜਨਮ ਦੀ ਤਰੀਕ, ਵੀਜ਼ਾ ਕਿਸਮ ਅਤੇ ਨੰਬਰ, ਪਾਸਪੋਰਟ ਨੰਬਰ
- ਆਸਟ੍ਰੇਲੀਆ ਵਿੱਚ ਤਜਵੀਜ਼ ਕੀਤਾ ਰਿਹਾਇਸ਼ੀ ਪਤਾ ਅਤੇ ਫੋਨ ਨੰਬਰ
- ਆਉਣ ਲਈ ਤੁਹਾਡੇ ਕਾਰਣ: ਤੁਹਾਨੂੰ ਛੋਟ ਕਿਉਂ ਦਿੱਤੀ ਜਾਣੀ ਚਾਹੀਦੀ ਹੈ
- ਸਹਿਯੋਗੀ ਬਿਆਨ: ਇਹ ਸਮਝਾਉਣਾ ਕਿ ਛੋਟਾਂ ਵਿੱਚੋਂ ਕਿਸੇ ਛੋਟ ਨੂੰ ਕਿਵੇਂ ਪੂਰਾ ਕਰਦੇ ਹੋ।
- ਨਾਲ ਲਗਾਏ ਗਏ ਸਬੂਤ।

ਜੇ ਤੁਹਾਨੂੰ ਛੋਟ ਪ੍ਰਦਾਨ ਨਹੀਂ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਆਪਣੇ ਸਫਰ ਦੀਆਂ ਯੋਜਨਾਵਾਂ ਨੂੰ ਜਾਰੀ ਨਹੀਂ ਰੱਖਣਾ ਚਾਹੀਦਾ ਹੈ, ਕਿਉਂਕਿ ਤੁਹਾਨੂੰ ਆਸਟ੍ਰੇਲੀਆ ਵਾਲੀ ਉਡਾਣ ਵਿੱਚ ਚੜ੍ਹਨ ਨਹੀਂ ਦਿੱਤਾ ਜਾਵੇਗਾ। ਜੇਕਰ ਤੁਹਾਨੂੰ ਸਫਰ ਕਰਨ ਦੀ ਛੋਟ ਮਿਲ ਜਾਂਦੀ ਹੈ, ਤੁਹਾਨੂੰ ਉਸ ਛੋਟ ਦੇ ਫੈਸਲੇ ਦਾ ਸਬੂਤ ਆਪਣੇ ਨਾਲ ਜ਼ਰੂਰ ਹਵਾਈ ਅੱਡੇ ਉੱਤੇ ਲਿਆਉਣ ਦੀ ਲੋੜ ਪਵੇਗੀ।

ਯਾਤਰਾ ਕਰਨ ਲਈ ਦਿਆਲਤਾ ਅਤੇ ਮਜ਼ਬੂਰੀ ਵਾਲੇ ਕਾਰਣ

ਜੇ ਤੁਸੀਂ ਦਿਆਲਤਾ ਅਤੇ ਮਜ਼ਬੂਰੀ ਵਾਲੇ ਕਾਰਣਾਂ ਕਰਕੇ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਆਸਟ੍ਰੇਲੀਆ ਦੀ ਬਾਰਡਰ ਫੋਰਸ ਦਾ ਕਮਿਸ਼ਨਰ ਤੁਹਾਨੂੰ ਛੋਟ ਦੇ ਸਕਦਾ ਹੈ। ਦਿਆਲਤਾ ਅਤੇ ਮਜ਼ਬੂਰੀ ਵਾਲੇ ਕਾਰਣਾਂ ਵਿੱਚ ਸ਼ਾਮਲ ਹਨ, ਪਰ ਇਹਨਾਂ ਤੱਕ ਸੀਮਤ ਨਹੀਂ ਹਨ, ਕਿਸੇ ਨਜ਼ਦੀਕੀ ਪਰਿਵਾਰ ਦੇ ਜੀਅ ਦੀ ਮੌਤ ਜਾਂ ਗੰਭੀਰ ਬਿਮਾਰੀ ਦੇ ਕਰਕੇ ਯਾਤਰਾ ਕਰਨ ਦੀ ਲੋੜ ਪੈਣਾ।

ਯਾਤਰਾ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਆਸਟ੍ਰੇਲੀਆ ਦੀਆਂ ਯਾਤਰਾ ਪਾਬੰਦੀਆਂ ਵਾਸਤੇ ਛੋਟ ਅਤੇ ਵੀਜ਼ਾ ਲਾਜ਼ਮੀ ਹੋਣਾ ਚਾਹੀਦਾ ਹੈ। ਤੁਸੀਂ ਐਨਲਾਈਨ ਛੋਟ ਦੀ ਬੇਨਤੀ ਕਰ ਸਕਦੇ ਹੋ ਅਤੇ ਤੁਹਾਡੇ ਦਾਅਵਿਆਂ ਦਾ ਸਮਰਥਨ ਕਰਨ ਲਈ ਉਚਿਤ ਸਬੂਤ ਪ੍ਰਦਾਨ ਕਰਾਉਣਾ ਲਾਜ਼ਮੀ ਹੈ। ਜੇ ਕਾਫੀ ਸਬੂਤ ਪ੍ਰਦਾਨ ਨਹੀਂ ਕੀਤੇ ਜਾਂਦੇ ਹਨ ਤਾਂ ਬੇਨਤੀਆਂ ਉਪਰ ਬਿਨਾਂ ਕੋਈ ਹੋਰ ਵਿਚਾਰ ਕਰਨ ਦੇ ਅੰਤਮ ਫੈਸਲਾ ਲਿਆ ਜਾ ਸਕਦਾ ਹੈ। ਸਾਰੇ ਦਸਤਾਵੇਜ਼ਾਂ ਦਾ ਅੰਗਰੇਜ਼ੀ ਵਿੱਚ ਸਰਕਾਰੀ ਤੌਰ ਤੇ ਅਨੁਵਾਦ ਕੀਤੇ ਜਾਣ ਦੀ ਲੋੜ ਹੈ।

ਜਿੱਥੇ ਸੰਭਵ ਹੋਵੇ, ਤੁਹਾਨੂੰ ਛੋਟ ਦੀ ਅਰਜ਼ੀ ਆਪਣੇ ਯੋਜਨਾਬੱਧ ਸਫਰ ਤੋਂ ਘੱਟੋ ਘੱਟ ਦੋ ਹਫ਼ਤੇ ਪਹਿਲਾਂ ਪਾਉਣੀ ਚਾਹੀਦੀ ਹੈ, ਪਰ ਤਿੰਨ ਮਹੀਨਿਆਂ ਤੋਂ ਜ਼ਿਆਦਾ ਪਹਿਲਾਂ ਨਹੀਂ। ਜੇ ਤੁਸੀਂ ਕਿਸੇ ਨਜ਼ਦੀਕੀ ਪਰਿਵਾਰ ਦੇ ਜੀਅ ਦੀ ਮੌਤ ਜਾਂ ਗੰਭੀਰ ਬਿਮਾਰੀ ਕਰਕੇ ਯਾਤਰਾ ਕਰ ਰਹੇ ਹੋ, ਤਾਂ ਤੁਸੀਂ ਇਸ ਸਮਾਂ-ਸੀਮਾ ਦੇ ਅੰਦਰ ਅਰਜ਼ੀ ਦੇ ਸਕਦੇ ਹੋ ਅਤੇ ਅਸੀਂ ਤੁਹਾਡੀ ਅਰਜ਼ੀ ਨੂੰ ਤਰਜੀਹ ਦੇਵਾਂਗੇ।

ਜੇ ਤੁਹਾਨੂੰ ਛੋਟ ਪ੍ਰਦਾਨ ਨਹੀਂ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਆਪਣੇ ਸਫਰ ਦੀਆਂ ਯੋਜਨਾਵਾਂ ਨੂੰ ਜਾਰੀ ਨਹੀਂ ਰੱਖਣਾ ਚਾਹੀਦਾ ਹੈ, ਕਿਉਂਕਿ ਤੁਹਾਨੂੰ ਆਸਟ੍ਰੇਲੀਆ ਵਾਲੀ ਉਡਾਣ ਵਿੱਚ ਚੜ੍ਹਨ ਨਹੀਂ ਦਿੱਤਾ ਜਾਵੇਗਾ। ਜੇਕਰ ਤੁਹਾਨੂੰ ਸਫਰ ਕਰਨ ਦੀ ਛੋਟ ਮਿਲ ਜਾਂਦੀ ਹੈ, ਤੁਹਾਨੂੰ ਉਸ ਛੋਟ ਦੇ ਫੈਸਲੇ ਦਾ ਸਬੂਤ ਆਪਣੇ ਨਾਲ ਜ਼ਰੂਰ ਹਵਾਈ ਅੱਡੇ ਉੱਤੇ ਲਿਆਉਣ ਦੀ ਲੋੜ ਪਵੇਗੀ।

ਛੋਟ ਲਈ ਐਨਲਾਈਨ ਅਰਜ਼ੀ ਦਿਓ

ਤੁਹਾਨੂੰ ਛੋਟ ਦੀ ਅਰਜ਼ੀ ਆਪਣੇ ਯੋਜਨਾਬੱਧ ਸਫਰ ਤੋਂ ਘੱਟੋ ਘੱਟ ਦੋ ਹਫ਼ਤੇ ਪਹਿਲਾਂ ਪਾਉਣ ਦੀ ਲੋੜ ਹੈ, ਪਰ ਤਿੰਨ ਮਹੀਨਿਆਂ ਤੋਂ ਜ਼ਿਆਦਾ ਪਹਿਲਾਂ ਨਹੀਂ।

ਯਾਤਰਾ ਵਾਲੀ ਛੋਟ ਦੀ ਬੇਨਤੀ ਨੂੰ ਪੂਰਾ ਕਰਨ ਲਈ ਤੁਹਾਡੇ ਕੋਲ ਪਹਿਲਾਂ ਹੀ ਵੀਜ਼ਾ ਹੋਣਾ ਚਾਹੀਦਾ ਹੈ ਅਤੇ ਤੁਹਾਨੂੰ ਆਪਣੀ ਬੇਨਤੀ ਦਾ ਸਮਰਥਨ ਕਰਨ ਲਈ ਜਾਣਕਾਰੀ ਅਤੇ ਦਸਤਾਵੇਜ਼ ਪ੍ਰਦਾਨ ਕਰਨੇ ਚਾਹੀਦੇ ਹਨ। ਜੇ ਕਾਫੀ ਸਬੂਤ ਪ੍ਰਦਾਨ ਨਹੀਂ ਕੀਤੇ ਜਾਂਦੇ ਹਨ ਤਾਂ ਬੇਨਤੀਆਂ ਉਪਰ ਬਿਨਾਂ ਕੋਈ ਹੋਰ ਵਿਚਾਰ ਕਰਨ ਦੇ ਅੰਤਮ ਫੈਸਲਾ ਲਿਆ ਜਾ ਸਕਦਾ ਹੈ। ਇਸ ਵਿੱਚ ਹੇਠ ਲਿਖੇ ਸ਼ਾਮਲ ਹੋ ਸਕਦੇ ਹਨ:

- ਪਛਾਣ ਦਾ ਸਬੂਤ
- ਸਬੂਤ ਕਿ ਤੁਹਾਡੇ ਕੋਲ ਜਾਇਜ਼ ਵੀਜ਼ਾ ਹੈ
- ਯਾਤਰਾ ਦਾ ਸਫਰਨਾਮਾ
- ਵਿਆਹ, ਜਨਮ, ਮੌਤ ਦਾ/ਦੇ ਸਰਟੀਫਿਕੇਟ
- ਰਿਸ਼ਤੇ ਜਾਂ ਰਿਹਾਇਸ਼ ਦਾ ਸਬੂਤ (ਜਿਵੇਂ ਕਿ ਸਾਂਝਾ ਕਿਰਾਏਨਾਮਾ, ਸਾਂਝਾ ਬੈਂਕ ਖਾਤਾ ਆਦਿ)
- ਡਾਕਟਰ ਜਾਂ ਹਸਪਤਾਲ ਵੱਲੋਂ ਚਿੱਠੀ ਜੋ ਦੱਸਦੀ ਹੋਵੇ ਕਿ ਸਫ਼ਰ ਕਰਨਾ ਕਿਉਂ ਜ਼ਰੂਰੀ ਹੈ
- ਰੁਜ਼ਗਾਰਦਾਤੇ ਵੱਲੋਂ ਚਿੱਠੀ ਜੋ ਦੱਸਦੀ ਹੋਵੇ ਕਿ ਸਫ਼ਰ ਕਰਨਾ ਕਿਉਂ ਜ਼ਰੂਰੀ ਹੈ
- ਕਿਸੇ ਕਾਰੋਬਾਰ ਜਾਂ ਸਰਕਾਰੀ ਅਦਾਰੇ ਵੱਲੋਂ ਸਹਾਇਤਾ ਕਰਨ ਵਾਲੀ ਚਿੱਠੀ, ਜੋ ਇਹ ਸਲਾਹ ਦਿੰਦਾ ਹੈ ਕਿ ਤੁਹਾਡੇ ਹੁਨਰ ਕਿਉਂ ਮਹੱਤਵਪੂਰਣ ਹਨ
- ਆਪਣੇ ਦਾਅਵਿਆਂ ਦਾ ਸਮਰਥਨ ਕਰਨ ਲਈ [ਹਲਫੀਆ ਬਿਆਨ](#)।

ਕਿਰਪਾ ਕਰਕੇ ਇੱਕ ਯਾਤਰੀ ਵਾਸਤੇ ਇੱਕ ਤੋਂ ਵਧੇਰੇ ਬੇਨਤੀਆਂ ਜਮ੍ਹਾਂ ਨਾ ਕਰੋ, ਕਿਉਂਕਿ ਕੇਵਲ ਸਭ ਤੋਂ ਤਾਜ਼ਾ ਬੇਨਤੀ ਉੱਤੇ ਹੀ ਕਾਰਵਾਈ ਕੀਤੀ ਜਾਵੇਗੀ।

ਯਾਤਰਾ ਲਈ ਛੋਟ ਪ੍ਰਾਪਤ ਕਰਨਾ ਇਸ ਗੱਲ ਦੀ ਗਰੰਟੀ ਨਹੀਂ ਦਿੰਦਾ ਕਿ ਤੁਸੀਂ ਇਸ ਸਮੇਂ ਆਸਟ੍ਰੇਲੀਆ ਜਾਣ ਲਈ ਉਡਾਣ ਪ੍ਰਾਪਤ ਕਰ ਸਕੋਗੇ।

[ਯਾਤਰਾ ਵਿੱਚ ਛੋਟ ਲਈ ਅਰਜ਼ੀ ਦਿਓ](#)